

ਬਾਰ ਕੋਡ



IDBI BANK

ਬਾਰ ਕੋਡ

ਐਸਬੀਐੱਮਐੱਲ ਡਾਕੂਮੈਂਟ

ਨਿਵਾਸੀ ਵਿਅਕਤੀਆਂ/ਇਕੱਲੀ ਮਲਕੀਅਤ ਫਰਮਾਂ ਲਈ ਖਾਤਾ ਖੋਲ੍ਹਣ ਦਾ ਫਾਰਮ

ਕਿਰਪਾ ਕਰਕੇ ਫਾਰਮ ਨੂੰ ਸਿਰਫ਼ ਵੱਡੇ ਅੱਖਰਾਂ ਅਤੇ ਕਾਲੀ ਸਿਆਹੀ ਨਾਲ ਭਰੋ

☐ ਸੁਆਗਤੀ ਕਿੱਟ ਖਾਤਾ

ਬੱਚਤ ਖਾਤਾ / ਚਾਲੂ ਖਾਤਾ / ਸੁਵਿਧਾ ਸਥਾਈ ਜਮ੍ਹਾਂ (ਐਫਡੀ)

ਤਾਰੀਖ

ਬ੍ਰਾਂਚ ਮੈਨੇਜਰ, ਆਈਡੀਬੀਆਈ ਬੈਂਕ ਲਿਮਿਟਿਡ

ਸੀਕਿੰਗ/ਸੀਲਿੰਗ ਆਈਡੀ

ਭਾਗ I

ਕਿਰਪਾ ਕਰਕੇ ਆਪਣੇ ਬ੍ਰਾਂਚ, ਸੋਲ ਵਿਖੇ ਮੇਰਾ ਇਕੱਲਾ/ਸਾਝਾ ਸਾਂਝਾ/ਇਕੱਲਾ ਮਾਲਕੀ ਖਾਤਾ ਖੋਲ੍ਹੋ

ਖਾਤਾ ਵਿਕਲਪ

☐ ਰਾਇਲ ਪਲੱਸ ☐ ਰਾਇਲ ☐ ਪਰੀਫਰਡ ☐ ਸੁਪਰ ਸੇਵਿੰਗਸ ☐ ਸੁਪਰ ਸ਼ਕਤੀ ☐ ਜੁਬਲੀ ਪਲੱਸ ☐ ਪਾਵਰ ਕਿਡਸ ☐ ਸੁਵਿਧਾ ਐਫਡੀ ☐ ਪਾਵਰ ਪਲੱਸ ☐ ਵੇਤਨ ☐ ਫਲੈਕਸੀ ਕਰੰਟ
☐ ਫੈਮਿਲੀ ਖਾਤਾ-ਲਿੰਕਡ ਵੇਤਨ ਖਾਤਾ ☐ ਪੈਨਸ਼ਨ ਖਾਤਾ (ਕੇਂਦਰੀ ਸਰਕਾਰ ਐਮ.ਪੀ.) ☐ ਹੋਰ (ਕਿਰਪਾ ਕਰਕੇ ਦੱਸੋ) _____

ਬਿਨੈਕਾਰ ਦੇ ਵੇਰਵੇ

ਸਿਰਲੇਖ	ਪਹਿਲਾ ਨਾਂ	ਵਿਚਕਾਰਲਾ ਨਾਂ	ਉਪਨਾਮ
ਪਹਿਲਾ ਬਿਨੈਕਾਰ:			
ਦੂਜਾ ਬਿਨੈਕਾਰ:			
ਤੀਜਾ ਬਿਨੈਕਾਰ:			
ਚੌਥਾ ਬਿਨੈਕਾਰ:			
ਮੌਜੂਦਾ ਗਾਹਕ ਆਈਡੀ:	ਪਹਿਲਾ ਬਿਨੈਕਾਰ:	ਦੂਜਾ ਬਿਨੈਕਾਰ:	ਤੀਜਾ ਬਿਨੈਕਾਰ:
	ਚੌਥਾ ਬਿਨੈਕਾਰ:		
ਫਰਮ ਦਾ ਨਾਮ (ਇਕੱਲੇ ਮਲਕੀਅਤ ਲਈ)			

ਨਾਬਾਲਗ ਦੇ ਨਾਮ 'ਤੇ ਖਾਤਾ (ਲਾਗੂ ਨਾ ਹੋਣ 'ਤੇ ਕੱਟੋ)

ਸਿਰਲੇਖ	ਪਹਿਲਾ ਨਾਂ	ਵਿਚਕਾਰਲਾ ਨਾਂ	ਉਪਨਾਮ
ਸਰਪ੍ਰਸਤ ਦਾ ਨਾਮ:			
ਜਨਮ ਮਿਤੀ (ਨਾਬਾਲਗ ਦੀ):			
ਜਨਮ ਮਿਤੀ (ਸਰਪ੍ਰਸਤ ਦੀ):			

ਨਾਬਾਲਗ ਨਾਲ ਸਬੰਧ: ☐ ਪਿਤਾ ☐ ਮਾਂ ☐ ਅਦਾਲਤ ਦੇ ਹੁਕਮ ਦੁਆਰਾ (ਜੇ ਹਾਂ ਤਾਂ ਕਿਰਪਾ ਕਰਕੇ ਇੱਕ ਕਾਪੀ ਨੱਥੀ ਕਰੋ) ☐ ਹੋਰ (ਕਿਰਪਾ ਕਰਕੇ ਦੱਸੋ)

ਮੈਂ ਉਪਰੋਕਤ ਖਾਤੇ ਵਿੱਚ ਕਿਸੇ ਵੀ ਵੇਰਵੇ ਦੇ ਸਾਰੇ ਭਵਿੱਖ ਦੇ ਲੈਣ-ਦੇਣ ਵਿੱਚ ਨਾਬਾਲਗ ਦੀ ਨੁਮਾਇੰਦਗੀ ਕਰਾਂਗਾ/ਗੀ ਜਦੋਂ ਤੱਕ ਉਕਤ ਨਾਬਾਲਗ ਬਾਲਗਪਣ ਪ੍ਰਾਪਤ ਨਹੀਂ ਕਰ ਲੈਂਦਾ। ਮੈਂ ਉਪਰੋਕਤ ਨਾਬਾਲਗ ਦੇ ਖਾਤੇ ਵਿੱਚ ਮੇਰੇ ਦੁਆਰਾ ਕੀਤੇ ਗਏ ਕਿਸੇ ਵੀ ਨਿਕਾਸੀ/ਲੈਣ-ਦੇਣ ਦੇ ਕਿਸੇ ਵੀ ਦਾਅਵੇ ਦੇ ਵਿਰੁੱਧ ਬੈਂਕ ਨੂੰ ਮੁਆਵਜ਼ਾ ਦੇਵਾਂਗਾ/ਗੀ।

ਸਰਪ੍ਰਸਤ ਦੇ ਦਸਤਖਤ

ਖਾਤਾ ਸੰਚਾਲਨ ਲਈ ਨਿਰਦੇਸ਼

☐ ਇਕੱਲਾ ☐ ਦੋਵੇਂ ਜਾਂ ਉਤਰਜੀਵੀ* ☐ ਸਾਬਕਾ ਜਾਂ ਸਰਵਾਈਵਰ* ☐ ਕੋਈ ਵੀ ਜਾਂ ਉਤਰਜੀਵੀ* ☐ ਸੰਯੁਕਤ ਤੌਰ 'ਤੇ ਸਾਰੇ ☐ ਹੋਰ (ਕਿਰਪਾ ਕਰਕੇ ਸਪੱਸ਼ਟ ਕਰੋ)
☐ *ਅਸੀਂ ਸੰਯੁਕਤ ਤੌਰ 'ਤੇ ਸਹਿਮਤ ਹਾਂ ਅਤੇ ਆਈਡੀਬੀਆਈ ਬੈਂਕ ਲਿਮਿਟਿਡ ਨੂੰ ਵਿਆਜ ਦੇ ਨਾਲ ਮੂਲਧਨ ਦਾ ਭੁਗਤਾਨ ਕਰਨ ਅਤੇ ਪਰਿਪੱਕਤਾ ਦੀ ਮਿਤੀ ਤੋਂ ਪਹਿਲਾਂ ਕਿਸੇ ਵੀ ਦਿਨ, ਸਾਡੇ ਵਿੱਚੋਂ ਕਿਸੇ ਦੀ ਲਿਖਤੀ ਹਿਦਾਇਤ 'ਤੇ ਸਥਾਈ ਜਮ੍ਹਾਂ ਦੇ ਸਮੇਂ ਤੋਂ ਪਹਿਲਾਂ ਕਢਵਾਉਣ ਲਈ ਸਹਿਮਤੀ ਦਿੰਦੇ ਹਾਂ ਅਤੇ ਅਧਿਕਾਰਤ ਕਰਦੇ ਹਾਂ।

ਪਹਿਲਾ ਬਿਨੈਕਾਰ	ਦੂਜਾ ਬਿਨੈਕਾਰ	ਤੀਜਾ ਬਿਨੈਕਾਰ	ਚੌਥਾ ਬਿਨੈਕਾਰ
---------------	--------------	--------------	--------------

--	--	--	--

ਦਸਤਖਤ

ਦਸਤਖਤ

ਦਸਤਖਤ

ਦਸਤਖਤ

ਬਿਨੈਕਾਰ/ਸਰਪ੍ਰਸਤ ਨੂੰ ਫੋਟੋਆਂ ਦੇ ਨਾਲ-ਨਾਲ ਦਸਤਖਤਾਂ ਲਈ ਪ੍ਰਦਾਨ ਕੀਤੀ ਜਗ੍ਹਾ ਵਿੱਚ ਵੀ ਦਸਤਖਤ ਕਰਨੇ ਚਾਹੀਦੇ ਹਨ।

ਜਾਣ-ਪਛਾਣ ਦੇ ਵੇਰਵੇ

☐ ਮੌਜੂਦਾ ਆਈਡੀਬੀਆਈ ਬੈਂਕ ਖਾਤਾਧਾਰਕ ਦੁਆਰਾ ਜਾਣ-ਪਛਾਣ (ਬਿਨੈਕਾਰ ਦੇ ਨਾਮ 'ਤੇ ਡਾਕ ਪਤੇ ਦੀ ਪੁਸ਼ਟੀ ਕਰਨ ਵਾਲਾ ਦਸਤਾਵੇਜ਼ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ)

ਨਾਮ:

ਗਾਹਕ ਆਈਡੀ:

ਮੈਂ ਪੁਸ਼ਟੀ ਕਰਦਾ/ਦੀ ਹਾਂ ਕਿ ਮੈਂ ਆਈਡੀਬੀਆਈ ਬੈਂਕ ਵਿੱਚ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਖਾਤਾਧਾਰਕ ਹਾਂ। ਮੈਂ ਪੁਸ਼ਟੀ ਕਰਦਾ/ਦੀ ਹਾਂ ਕਿ ਮੈਂ ਨਿੱਜੀ ਤੌਰ 'ਤੇ ਇੱਥੇ ਬਿਨੈਕਾਰ ਦਾ ਵੇਰਵਾ _____ ਸਾਲਾਂ ਤੋਂ ਜਾਣਦਾ/ਦੀ ਹਾਂ ਅਤੇ ਉਸਦੀ ਪਛਾਣ ਅਤੇ ਪਤੇ ਦੀ ਪੁਸ਼ਟੀ ਕਰਦਾ/ਦੀ ਹਾਂ।

ਜਾਣਕਾਰ ਦੇ ਦਸਤਖਤ

ਦਸਤਖਤ ਦੀ ਤਸਦੀਕ (ਬੈਂਕ ਵਰਤੋਂ ਲਈ)

☐ ਸਵੈ ਜਾਣ-ਪਛਾਣ

ਦਸਤਖਤ ਅਤੇ ਈਆਈਐਨ ਨੰ.

☐ ਬਿਆਨ (ਕੋਲ ਈ-ਮੇਲ ਦੁਆਰਾ)
 ☐ ਪਾਸਬੁੱਕ
 ☐ ਚੈੱਬੁੱਕ

*ਜੇਕਰ ਤੁਸੀਂ ਈਮੇਲ ਵਿਕਲਪ ਭਾਵ ਈ-ਸਟੇਟਮੈਂਟ ਦੁਆਰਾ ਸਟੇਟਮੈਂਟ ਦੀ ਚੋਣ ਕਰਦੇ ਹੋ ਤਾਂ ਕਾਗਜ਼ੀ ਸਟੇਟਮੈਂਟ ਨੂੰ ਅਯੋਗ ਕਰ ਦਿੱਤਾ ਜਾਵੇਗਾ।

ਨਵੇਂ ਉਤਪਾਦਾਂ/ਪੇਸ਼ਕਸ਼ਾਂ ਦੀ (ਈਮੇਲ, ਐਸਐਮਐਸ, ਪੋਸਟ ਅਤੇ ਟੈਲੀਫੋਨਿੰਗ) ਰਾਹੀਂ ਸਹਿਮਤੀ: ☐ ਹਾਂ ☐ ਨਹੀਂ

ਕੀ ਤੁਹਾਨੂੰ ਬੀਜੀਐਸਬੀਆਈ ਕੋਡਸ ਦੀ ਇੱਕ ਕਾਪੀ ਮਿਲੀ ਹੈ (ਕਿਰਪਾ ਕਰਕੇ ਬੀਜੀਐਸਬੀਆਈ ਕੋਡਸ ਦੀ ਕਾਪੀ ਲਈ ਜ਼ੋਰ ਦਿਓ)? : ☐ ਹਾਂ

☐ ਇੰਟਰਨੈੱਟ ਬੈਂਕਿੰਗ
 ☐ ਮੋਬਾਈਲ ਬੈਂਕਿੰਗ
 ☐ ਡ੍ਰੋਨ ਬੈਂਕਿੰਗ
 ☐ ਵਾਟਸਐਪ ਬੈਂਕਿੰਗ
 ☐ ਐਸਐਮਐਸ ਅਲਰਟਸ
 ☐ ਈ-ਮੇਲ ਅਲਰਟਸ
☐ ਡੇਬਿਟ ਕਾਰਡ:
☐ ਵੀਜ਼ਾ
☐ ਮਾਸਟਰ
☐ ਰੁਪਏ
☐ ਆਧਾਰ ਯੋਗ ਭੁਗਤਾਨ ਪ੍ਰਣਾਲੀ (AePS)

୨

ਸੁਵਿਧਾ ਫਿਕਸਡ ਡਿਪਾਜਿਟ (ਐਫਡੀ)

ਜਮ੍ਹਾਂ ਅਵਧੀ: ਦਿਨ ਮਹੀਨੇ ਸਾਲ

ਸੁਵਿਧਾ ਐਫਡੀ ਵਿਆਜ ਦਰ ਭੁਗਤਾਨ: ☐ ਮਾਸਿਕ (ਛੋਟ ਆਧਾਰ) ☐ ਤਿਮਾਹੀ ☐ ਸਲਾਨਾ ☐ ਪਰਿਪੱਕਤਾ 'ਤੇ (ਸੰਚਵੀ)

ਸੀਨੀਅਰ ਸਿਟੀਜਨ: ☐ ਨਹੀਂ ☐ ਹਾਂ (ਕਿਰਪਾ ਕਰਕੇ ਨੱਥੀ ਸਬੂਤ)

☐ ਗੈਰ-ਪ੍ਰਤੀਦੇਅ ਐਫਡੀ (ਪਰਿਪੱਕਤਾ ਤੋਂ ਪਹਿਲਾਂ ਨਿਕਾਸੀ ਦੀ ਇਜਾਜ਼ਤ ਨਹੀਂ)

ਟੀਡੀਐਸ ਲਈ ☐ ਸਰੋਤ 'ਤੇ ਟੈਕਸ ਕੱਟਿਆ ਜਾਵੇ - ਪੈਨ/ਜੀਆਈਆਰ ਨੰ. ਜਾਂ

(ਕਿਰਪਾ ਕਰਕੇ ਲਾਗੂ 'ਤੇ ਸਹੀ ਦਾ ਨਿਸ਼ਾਨ ਲਗਾਓ) ☐ ਕੋਈ ਵੀ ਟੈਕਸ ਨਾ ਕੱਟਿਆ ਜਾਵੇ - ਫਾਰਮ 15ਜੀ/15ਐਚ ਨੱਥੀ

ਪਰਿਪੱਕਤਾ/ਭੁਗਤਾਨ ਹਿਦਾਇਤਾਂ

☐ ਆਟੋ ਰਿਨਿਊ* ਮੂਲਧਨ ☐ ਆਟੋ ਰਿਨਿਊ* ਮੂਲਧਨ ਅਤੇ ਵਿਆਜ ☐ ਆਟੋ ਰਿਨਿਊ* ₹	ਨਿਮਨਲਿਖਿਤ ਅਵਧੀ ਲਈ ਆਟੋ ਰਿਨਿਊ: ਸਾਲ ਮਹੀਨਾ ਦਿਨ *ਰਿਨਿਊਲ ਉਸ ਸਮੇਂ ਦੀ ਪ੍ਰਚਲਿਤ ਵਿਆਜ ਦਰ 'ਤੇ ਕੀਤਾ ਜਾਵੇਗਾ	☐ ਮੂਲਧਨ ਅਤੇ ਵਿਆਜ ਦਾ ਭੁਗਤਾਨ ਕਰੋ ☐ ਮੂਲਧਨ ਦਾ ਭੁਗਤਾਨ ਕਰੋ
---	--	---

☐ ਪਹਿਲੇ ਬਿਨੈਕਾਰ ਦੇ ਸੰਚਾਲਿਤ ਖਾਤੇ ਵਿੱਚ ਕ੍ਰੈਡਿਟ ਦੁਆਰਾ ਜਾਂ ☐ ਪੇਅਰਡਰ/ਡਿਮਾਂਡ ਡਰਾਫਟ ਦੁਆਰਾ ਜਾਂ ☐ ਹੋਰ ਬੈਂਕ

ਬੈਂਕ ਦਾ ਨਾਮ ਖਾਤੇ ਦੀ ਕਿਸਮ

ਖਾਤਾ ਨੰ. ਆਈਐਫਐਸਸੀ ਕੋਡ

#ਆਈਡੀਬੀਆਈ ਬੈਂਕ ਖਾਤੇ ਤੋਂ ਇਲਾਵਾ, ਇੱਕ ਕੌਲ ਕੀਤਾ ਬੈਂਕ ਜ਼ਰੂਰੀ ਹੈ।

ਕਾਰਪੋਰੇਟ ਪੈਰੋਲ ਖਾਤੇ ਲਈ - ਸਿਰਫ ਕਾਰਪੋਰੇਟ ਵੇਤਨ ਖਾਤਿਆਂ ਲਈ ਭਰਿਆ ਜਾਵੇ (ਜੇ ਲਾਗੂ ਹੋਵੇ) -

ਕਾਰਪੋਰੇਟ ਦਾ ਨਾਮ

ਕਾਰਪੋਰੇਟ ਲੇਬਲ

ਕੰਪਨੀ ਦੇ ਨਿਯੁਕਤ ਅਧਿਕਾਰੀ ਦਾ ਨਾਮ

ਅਧਿਕਾਰਤ ਕੰਪਨੀ ਅਧਿਕਾਰੀ ਦੇ ਦਸਤਖਤ

ਅਧਿਕਾਰੀ ਦਾ ਅਹੁਦਾ

ਅਦਾਇਗੀ ਖਾਤਾ: ਹਾਂ ☐ ਨਹੀਂ ☐

ਕੰਪਨੀ ਦੀ ਮੋਹਰ

ਨੋਟ: # ਖਾਤਾ ਬੋਲੂਣ ਦੀ ਰਕਮ ਨਕਦ ਵਿੱਚ, ਸਿਰਫ ਆਈਡੀਬੀਆਈ ਬੈਂਕ (ਹੋਮ ਬ੍ਰਾਂਚ) ਵਿੱਚ ਜਮ੍ਹਾਂ ਕਰਾਈ ਜਾਵੇ।

ਸ਼ਾਖਾ ਮੁਖੀ ਦੀ ਪੁਸ਼ਟੀ

ਬੈਂਕ ਦੀ ਵਰਤੋਂ ਲਈ

☐ ਪਹਿਲ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇ ☐ ਸਿਰਫ ਗਾਹਕ ਆਈਡੀ ਬਣਾਉਣ ਲਈ

- ਅਸੀਂ ਹੁਣ ਤੱਕ ਅਪਡੇਟ ਕੀਤੇ ਬੈਂਕ ਦੇ ਕੇਵਾਈਸੀ ਅਤੇ ਏਐਮਐਲ ਨੀਤੀ, ਕੇਵਾਈਸੀ ਅਤੇ ਏਐਮਐਲ ਮਾਸਟਰ ਸਰਕੂਲਰ ਦੀਆਂ ਸਾਰੀਆਂ ਜ਼ਰੂਰਤਾਂ ਦੀ ਪਾਲਣਾ ਕੀਤੀ ਹੈ।
- ਅਸੀਂ ਪ੍ਰਸਤਾਵਿਤ ਉਤਪਾਦ ਦੇ ਸਬੰਧ ਵਿੱਚ ਅੱਜ ਤੱਕ ਬੈਂਕ ਦੁਆਰਾ ਜਾਰੀ ਕੀਤੀਆਂ ਸਾਰੀਆਂ ਲੋੜਾਂ, ਸਰਕੂਲਰ/ਹਿਦਾਇਤਾਂ ਦੀ ਪਾਲਣਾ ਕੀਤੀ ਹੈ।
- ਇਸ ਏਓਐਫ ਦੇ ਸਬੰਧ ਵਿੱਚ ਅਪ-ਟੂ-ਡੇਟ ਜਾਰੀ ਕੀਤੇ ਗਏ ਸਾਰੇ ਵਿਧਾਨਕ, ਰੈਗੂਲੇਟਰੀ ਅਤੇ ਅੰਦਰੂਨੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਹੈ।
- ਮੈਂ ਇਸ ਦੁਆਰਾ ਪ੍ਰਮਾਣਿਤ ਕਰਦਾ/ਦੀ ਹਾਂ ਕਿ ਮੇਰੇ ਦੁਆਰਾ ਸਾਰੇ ਲੋੜੀਂਦੇ ਕੇਵਾਈਸੀ ਦਸਤਾਵੇਜ਼ ਪ੍ਰਾਪਤ/ਪ੍ਰਮਾਣਿਤ ਕੀਤੇ ਗਏ ਹਨ। ਮੈਂ ਪੁਸ਼ਟੀ ਕਰਦਾ/ਦੀ ਹਾਂ ਕਿ ਦਸਤਾਵੇਜ਼ ਬੈਂਕ ਦੀ ਕੇਵਾਈਸੀ ਲੋੜ ਦੀ ਪਾਲਣਾ ਕਰਨ ਲਈ ਢੁਕਵੇਂ ਹਨ। ਮੈਂ ਇਸ ਦੁਆਰਾ ਪੁਸ਼ਟੀ ਕਰਦਾ/ਦੀ ਹਾਂ ਕਿ ਮੈਂ ਅੱਤਵਾਦੀ ਸਮੂਹਾਂ ਦੀ ਸੰਯੁਕਤ ਰਾਸ਼ਟਰ ਦੀ ਸੂਚੀ ਅਤੇ ਜੀਓਆਈ ਦੀਆਂ ਸਲਾਹਾਂ ਅਤੇ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੀ ਪੁਸ਼ਟੀ ਕੀਤੀ ਹੈ ਅਤੇ ਪੁਸ਼ਟੀ ਕਰਦਾ/ਦੀ ਹਾਂ ਕਿ ਬਿਨੈਕਾਰ ਨੂੰ ਸਾਵਧਾਨ ਕਰਨ ਵਾਲੀ ਸਲਾਹ/ਬਲੈਕ ਲਿਸਟ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਦੇ ਆਧਾਰ 'ਤੇ ਖਾਤਾ ਬੋਲਿਆ ਜਾ ਸਕਦਾ ਹੈ।

ਸ਼ਾਖਾ ਮੁਖੀ/ਕਾਰਜਕਰਤਾ ਬ੍ਰਾਂਚ ਮੁਖੀ ਦਾ ਨਾਮ

ਤਾਰੀਖ ਕਰਮਚਾਰੀ ਕੋਡ ਸ਼ਾਖਾ

ਡੀਐਸਟੀ ਕੋਡ:1 ਲੇਬਲ ਕੋਡ: 1

ਡੀਐਸਟੀ ਕੋਡ:2 ਲੇਬਲ ਕੋਡ: 2

ਯੂਸੀਆਈਸੀ ਕੋਡ:

ਸਕੀਮ ਕੋਡ ਬੀਐਸਆਰ ਕੋਡ:

ਵਰਟੀਕਲ ਦਾ ਨਾਮ

ਖਾਤਾ ਨੰਬਰ

ਦਸਤਖਤ

ਗਾਹਕ ਆਈਡੀ 1

ਗਾਹਕ ਆਈਡੀ 2

ਗਾਹਕ ਆਈਡੀ 3

ਗਾਹਕ ਆਈਡੀ 4

ਰਸੀਦ

ਅਰਜ਼ੀ ਫਾਰਮ ਨੰ.

ਸ਼ਾਖਾ ਦੀ ਕਾਪੀ

ਗਾਹਕ ਦਾ ਨਾਮ

ਇਸ 'ਤੇ ਸੀਪੀਯੂ/ਆਰਪੀਯੂ ਨੂੰ ਅੱਗੇ ਭੇਜ ਦਿੱਤਾ ਗਿਆ

ਰਸੀਦ

ਅਰਜ਼ੀ ਫਾਰਮ ਨੰ.

ਗਾਹਕ ਕਾਪੀ

(ਕਿਰਪਾ ਕਰਕੇ ਇਸ ਨੰਬਰ ਨੂੰ ਉਦੋਂ ਤੱਕ ਨੋਟ ਕਰੋ ਜਦੋਂ ਤੁਹਾਨੂੰ ਆਪਣੀ ਗਾਹਕ ਆਈਡੀ ਨਹੀਂ ਮਿਲਦੀ)

ਪ੍ਰਾਪਤੀ ਦੀ ਮਿਤੀ:

ਬੈਂਕ ਅਧਿਕਾਰੀ ਦੇ ਦਸਤਖਤ

ਬੈਂਕ ਡਿਪਾਜ਼ਿਟ ਦੇ ਸਬੰਧ ਵਿੱਚ ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੀ ਧਾਰਾ 45 ZA ਅਤੇ ਬੈਂਕਿੰਗ ਕੰਪਨੀਆਂ (ਨਾਮਜ਼ਦਗੀ) ਨਿਯਮ, 1985 ਦੇ ਨਿਯਮ 2(1) ਦੇ ਤਹਿਤ ਨਾਮਜ਼ਦਗੀ।

ਪਤਾ	ਪਤਾ

ਜਮ੍ਹਾਂ ਦੀ ਪ੍ਰਕਿਰਤੀ	ਖਾਤਾ ਨੰਬਰ	ਵਾਧੂ ਵੇਰਵੇ, ਜੇਕਰ ਕੋਈ ਹੋਵੇ

ਨਾਮ	
ਡਾਕ ਪਤਾ	

[illegible]

*ਜਿਵੇਂ ਨਾਮਜ਼ਦ ਵਿਅਕਤੀ ਇਸ ਮਿਤੀ ਨੂੰ ਨਾਬਾਲਗ ਹੈ, ਮੈਂ/ਅਸੀਂ ਸ਼੍ਰੀ/ਸ਼੍ਰੀਮਤੀ/ਕੁਮਾਰੀ ਨੂੰ ਨਿਯੁਕਤ ਕਰਦਾ/ਦੇ ਹਾਂ

[illegible]

ਸ਼ਹਿਰ [] [] [] [] [] [] [] [] [] [] ਰਾਜ [] [] [] [] [] [] [] [] [] [] ਪਿਨ ਕੋਡ [] [] [] [] []

ਦੇਸ਼ [] [] [] [] [] [] , ਨਾਮਜ਼ਦ ਵਿਅਕਤੀ ਦੀ ਨਾਬਾਲਗਪਣ ਦੌਰਾਨ ਮੇਰੀ/ਸਾਡੇ/ਨਾਬਾਲਗ ਦੀ ਮੌਤ ਹੋਣ ਦੀ ਸਥਿਤੀ ਵਿੱਚ ਨਾਮਜ਼ਦ ਵਿਅਕਤੀ ਦੀ ਤਰਫ ਖਾਤੇ ਵਿੱਚ ਜਮ੍ਹਾਂ ਰਕਮ ਪ੍ਰਾਪਤ ਕਰਨ ਲਈ

ਕਿਰਪਾ ਕਰਕੇ ਨੋਟ ਕਰੋ:- ਆਟੋ ਸਵੀਪ ਆਉਟ ਦੁਆਰਾ ਬਣਾਈ ਗਈ ਫਿਕਸਡ ਡਿਪਾਜ਼ਿਟ ਵਿੱਚ ਉਹੀ ਨਾਮਜ਼ਦਗੀ ਹੋਵੇਗੀ ਜੋ ਲਿੰਕਡ ਸੇਵਿੰਗਸ/ਚਾਲੂ ਖਾਤੇ ਵਿੱਚ ਪ੍ਰਦਾਨ ਕੀਤੀ ਗਈ ਹੈ।

ਮੈਂ ਨਾਮਜ਼ਦਗੀ ਦੀ ਸਹੂਲਤ ਦਾ ਲਾਭ ਨਹੀਂ ਲੈਣਾ ਚਾਹੁੰਦਾ/ਦੀ

ਪਹਿਲੇ ਬਿਨੈਕਾਰ ਦੇ ਦਸਤਖਤ	ਦੂਜੇ ਬਿਨੈਕਾਰ ਦੇ ਦਸਤਖਤ	ਤੀਜੇ ਬਿਨੈਕਾਰ ਦੇ ਦਸਤਖਤ	ਚੌਥੇ ਬਿਨੈਕਾਰ ਦੇ ਦਸਤਖਤ

[illegible]

ਦਸਤਖਤ***

[illegible][illegible]

ਸੇ ਨਾਮਜ਼ਦ ਵਿਅਕਤੀ ਨਾਥਾਲਗ ਨਹੀਂ ਹੈ ਤਾਂ ਉਸ ਸਥਾਨ ਤੇ ਲਾਇਨ ਮਾਰ ਕੇ ਕੱਟੋ। **ਜਿੱਥੇ ਜਮ੍ਹਾਂ ਰਕਮ ਨਾਥਾਲਗ ਦੇ ਨਾਮ 'ਤੇ ਜਮ੍ਹਾਂ ਕੀਤੀ ਜਾਂਦੀ ਹੈ, ਨਾਮਜ਼ਦਗੀ 'ਤੇ ਕਿਸੇ ਅਜਿਹੇ ਵਿਅਕਤੀ ਦੁਆਰਾ ਦਸਤਖਤ ਕੀਤੇ ਜਾਣੇ ਚਾਹੀਦੇ ਹਨ। ਜੇ ਨਾਥਾਲਗ ਦੀ ਤਰਫ਼ ਕਾਰਵਾਈ ਕਰਨ ਦਾ ਕਾਨੂੰਨੀ ਤੌਰ 'ਤੇ ਹੱਦਕਾਰ ਹੋਵੇ। ***ਅੰਗੂਣੇ ਦਾ/ਦੇ ਨਿਸ਼ਾਨ ਦੇ ਗਵਾਹਾਂ ਦੁਆਰਾ ਤਸਦੀਕ ਕੀਤੇ ਜਾਣਗੇ।

ਰਜਿਸਟ੍ਰੇਸ਼ਨ ਨੰਬਰ (ਬੈਂਕ ਦੁਆਰਾ ਭਰਿਆ ਜਾਵੇ)	
---	--

ਨਾਮ	
-----	--

ਦਸਤਖਤ***

[illegible][illegible]

ਅਸੀਂ ਇਸ ਸੰਬੰਧੀ ਤੁਹਾਡੇ ਨਾਮਜ਼ਦਗੀ ਫਾਰਮ ਡੀਏ1 ਨੂੰ ਸਵੀਕਾਰ ਕਰਦੇ ਹਾਂ:		
ਖਾਤੇ ਦੀ ਪ੍ਰਕਿਰਤੀ	ਖਾਤਾ ਨੰਬਰ	ਵਾਧੂ ਵੇਰਵਾ, ਜੇਕਰ ਕੋਈ ਹੈ

_____ ਦੇ ਨਾਮ 'ਤੇ ਸਾਡੇ ਨਾਲ ਰੱਖੀ ਹੋਈ ਹੈ।

ਜੇਕਰਪਾ ਕਰਕੇ ਇਸ ਸੰਬੰਧ ਵਿੱਚ ਸਾਡੇ ਨਾਲ ਆਪਣੇ ਭਵਿੱਖ ਦੇ ਸਾਰੇ ਸੰਚਾਰਾਂ ਵਿੱਚ ਨਾਮਜ਼ਦਗੀ ਨੰਬਰ _____

ਹਵਾਲਾ ਦਿਓ

ਆਈਡੀਬੀਆਈ ਬੈਂਕ ਲਿਮਿਟਿਡ ਲਈ

ਅਧਿਕਾਰਤ ਦਸਤਖਤਕਰਤਾ

ਭਾਗ II (ਨਿੱਜੀ ਵੇਰਵੇ)

ਭਾਗ - II ਵਿੱਚ ਹਰੇਕ ਬਿਨੈਕਾਰ ਦੁਆਰਾ ਵੱਖਰੇ ਤੌਰ 'ਤੇ ਭਰਿਆ ਜਾਵੇ

ਗਾਹਕ ਦੀ ਕਿਸਮ	☐ ਵਿਅਕਤੀਗਤ ☐ ਮਲਕੀਅਤ ☐ ਸਟਾਫ਼ ☐ ਸਾਬਕਾ ਸਟਾਫ਼ ☐ ਈਆਈਐਨ ☐ ਹੋਰ
ਗਾਹਕ ਗਠਨ:	☐ ਪੁਰਸ਼ ☐ ਔਰਤ ☐ ਮਲਕੀਅਤ ਸੰਬੰਧੀ ਮੁੱਦਾ
ਨਾਮ	ਸਿਰਲੇਖ ਪਹਿਲਾ ਨਾਮ ਮੱਧ ਨਾਮ ਉਪਨਾਮ
	ਜਨਮ ਮਿਤੀ (ਦਿਨ/ਮਹੀਨਾ/ਸਾਲ) ਲਿੰਗ ਵਿਆਹੁਤਾ ਸਥਿਤੀ ਪਹਿਲੇ ਬਿਨੈਕਾਰ ਨਾਲ ਰਿਸ਼ਤਾ ਮਾਂ ਦਾ ਪਹਿਲਾ ਉਪਨਾਮ
*ਪੈਨ/ਜੀਆਯਆਰ	☐ ਜਾਂ ☐ ਫਾਰਮ 60 ਨੱਥੀ (ਕਿਰਪਾ ✓ ਕਰਕੇ)
ਪਾਸਪੋਰਟ ਨੰਬਰ	ਜਾਰੀ ਕਰਨ ਦੀ ਮਿਤੀ ਮਿਆਦ ਪੁੱਗਣ ਦੀ ਮਿਤੀ
ਪਾਸਪੋਰਟ ਦੇ ਵੇਰਵੇ	
ਸੀਕੇਵਾਈਸੀਆਰ ਆਈਡੀ:	ਹਾਂ ☐ ਸੀਕੇਵਾਈਸੀਆਰ ਨੰਬਰ ਨਹੀਂ ☐
	ਜੇਕਰ ਹਾਂ ਤਾਂ ਸੀਕੇਵਾਈਸੀਆਰ ਨੰਬਰ ਭਰਨਾ ਜ਼ਰੂਰੀ ਹੈ / ਜੇਕਰ "ਨਹੀਂ" ਤਾਂ ਸੀਕੇਵਾਈਸੀਆਰ ਰਜਿਸਟ੍ਰੇਸ਼ਨ ਫਾਰਮ ਭਰੋ।
ਆਧਾਰ ਸੰਦਰਭ ਕੁੰਜੀ (ਏਆਰਕੇ)	ਲਿੰਕ: ਹਾਂ* ☐ ਨਹੀਂ ☐ *ਪ੍ਰਤੱਖ ਲਾਭ ਟ੍ਰਾਂਸਫਰ ਲਿੰਕਿੰਗ ਲਈ
ਫਰਮ ਦਾ ਨਾਮ (ਇਕੱਲੇ ਮਲਕੀਅਤ ਲਈ)	
ਮੋਬਾਇਲ ਨੰ.	ਦਫਤਰ ਦਾ ਫੋਨ ਨੰ.
ਈਮੇਲ ਆਈਡੀ	
ਸੰਚਾਰ ਦਾ ਪਤਾ	
ਇਮਾਰਤ/ਸੜਕ ਨੰ.	
	ਖੇਤਰ ਪਿੰਡ
ਸ਼ਹਿਰ/ਕਸਬਾ/ਤਾਲੁਕਾ	ਲੈਂਡਮਾਰਕ (ਨੋਡੇ/ਸਾਹਮਣੇ)
ਜ਼ਿਲ੍ਹਾ	ਰਾਜ ਪਿਨ ਕੋਡ
ਦੇਸ਼	ਫੋਨ (ਰਿਹਾਇਸ਼) ਫੈਕਸ ਨੰ.
ਖੇਤਰ ਕੋਡ: ਰਾਜ	ਜ਼ਿਲ੍ਹਾ ਉਪ-ਜ਼ਿਲ੍ਹਾ (ਤਾਲੁਕਾ) ਪਿੰਡ
ਪੱਕਾ ਪਤਾ	☐ ਉਪਰੋਕਤ ਵਾਂਗ ਹੀ
ਇਮਾਰਤ/ਸੜਕ ਨੰ.	
	ਖੇਤਰ ਪਿੰਡ
ਸ਼ਹਿਰ/ਕਸਬਾ/ਤਾਲੁਕਾ	ਲੈਂਡਮਾਰਕ (ਨੋਡੇ/ਸਾਹਮਣੇ)
ਜ਼ਿਲ੍ਹਾ	ਰਾਜ ਪਿਨ ਕੋਡ
ਦੇਸ਼	ਫੋਨ (ਰਿਹਾਇਸ਼) ਫੈਕਸ ਨੰ.
ਮੌਜੂਦਾ ਗਾਹਕ ਆਈਡੀ	ਕਿਰਪਾ ਕਰਕੇ ਉਪਰੋਕਤ ਸੰਪਰਕ ਵੇਰਵੇ, ਪਤਾ, ਮੋਬਾਇਲ/ਫੋਨ ਨੰਬਰ, ਈਮੇਲ ਆਈਡੀ ਆਦਿ ਨੂੰ ਅਪਡੇਟ ਕਰੋ। ਸਿਰਫ਼ ਨਵੇਂ ਖਾਤੇ ਵਿੱਚ ☐ ਮੇਰੀ/ਸਾਡੀ ਗਾਹਕ ਆਈਡੀ ਦੇ ਤਹਿਤ ਟੈਗ ਕੀਤੇ ਸਾਰੇ ਖਾਤੇ ਲਈ ☐

ਗਾਹਕ ਪ੍ਰੋਫਾਈਲ (ਵਿਅਕਤੀਆਂ/ਸਵੈ-ਰੁਜ਼ਗਾਰ ਦੀ ਵਾਧੂ ਜਾਣਕਾਰੀ)

ਰਿਹਾਇਸ਼ੀ ਸਥਿਤੀ	☐ ਨਿਵਾਸੀ ☐ ਗੈਰ ਨਿਵਾਸੀ
ਸਿੱਖਿਆ	☐ ਅਨਪੜ੍ਹ ☐ ਅੰਡਰ ਗ੍ਰੈਜੂਏਟ ☐ ਗ੍ਰੈਜੂਏਟ ☐ ਪੋਸਟ ਗ੍ਰੈਜੂਏਟ ☐ ਪੇਸ਼ੇਵਰਸ
ਕਿੱਤਾ	☐ ਰਾਜ ਸਰਕਾਰ ਵਿੱਚ ਸੇਵਾ ☐ ਕੇਂਦਰ ਸਰਕਾਰ ਵਿੱਚ ਸੇਵਾ ☐ ਪਬਲਿਕ ਸੈਕਟਰ ਅੰਡਰਟੇਕਿੰਗਜ਼ (ਪੀਐਸਯੂ) ਵਿੱਚ ਸੇਵਾ ☐ ਰੱਖਿਆ ਵਿੱਚ ਸੇਵਾ ☐ ਨਿੱਜੀ ਖੇਤਰ ਵਿੱਚ ਸੇਵਾ ☐ ਸਵੈ-ਰੁਜ਼ਗਾਰ ਪੇਸ਼ੇਵਰ - ਡਾਕਟਰ/ਮੈਡੀਕਲ ਪੇਸ਼ਾ ☐ ਸਵੈ-ਰੁਜ਼ਗਾਰ ਪੇਸ਼ੇਵਰ - ਵਕੀਲ/ਕਾਨੂੰਨੀ ਪੇਸ਼ਾ ☐ ਸਵੈ-ਰੁਜ਼ਗਾਰ ਪੇਸ਼ੇਵਰ - ਸੀਏ/ਆਈਸੀਡਬਲਯੂਏ/ਟੈਕਸੇਸ਼ਨ/ਫਾਇਨਾਂਸ ਪੇਸ਼ਾ ☐ ਸਵੈ-ਰੁਜ਼ਗਾਰ ਪ੍ਰੋਫੈਸ਼ਨਲ - ਇੰਜੀਨੀਅਰ/ਤਕਨੀਕੀ ਸਲਾਹਕਾਰ ☐ ਕਾਰੀਗਰ / ਸ਼ਿਪਲਕਾਰ ☐ ਪੱਤਰਕਾਰ ☐ ਸਵੈ-ਰੁਜ਼ਗਾਰ ☐ ਫਰੀਲੈਂਸਰ ☐ ਵਪਾਰ - ਨਿਰਮਾਣ/ਉਦਯੋਗਪਤੀ ☐ ਵਪਾਰ - ਸੇਵਾ ☐ ਗ੍ਰਹਿਣੀ ☐ ਵਿਦਿਆਰਥੀ ☐ ਕਲਾਕਾਰ/ਲੇਖਕ ਆਦਿ ☐ ਪੂੰਜੀ ਬਾਜ਼ਾਰ ਨਿਰਮਾਤਾ ☐ ਬਿਜਨਿਸ - ਟ੍ਰੇਡਿੰਗ ☐ ਰਿਟਾਇਰਡ ☐ ਖੇਤੀਬਾੜੀ ☐ ਸਵੈ-ਰੁਜ਼ਗਾਰ - ਰੀਅਲ ਇਸਟੇਟ
ਜੇਕਰ ਸੇਵਾ ਵਿੱਚ ਸੰਗਠਨ ਦਾ ਨਾਮ	
ਜੇਕਰ ਸਵੈ-ਰੁਜ਼ਗਾਰ-ਕਾਰੋਬਾਰ ਦੀ ਪ੍ਰਕਿਰਤੀ ਕਦੋਂ ਤੋਂ ਕਾਰੋਬਾਰ ਵਿੱਚ ਹੈ, ਸਾਲ ਲਿਖੋ	☐ ਵਪਾਰ ☐ ਨਿਰਮਾਣ ☐ ਸੇਵਾਵਾਂ ☐ ਖੇਤੀਬਾੜੀ ☐ ਰੀਅਲ ਇਸਟੇਟ ☐ ਗਤੀਵਿਧੀ ਦੀ ਲਾਈਨ _____ (ਜਲੀਨੇ ਸਰ)
ਜੇ ਸਵੈ-ਰੁਜ਼ਗਾਰ ਪੇਸ਼ੇਵਰ ਹੈ	☐ ਸੀਏ ☐ ਡਾਕਟਰ ☐ ਵਕੀਲ ☐ ਸਟਾਕ ਬ੍ਰੋਕਰ ☐ ਸਲਾਹਕਾਰ ☐ ਗਤੀਵਿਧੀ ਦੀ ਲਾਈਨ _____ (ਜਲੀਨੇ ਸਰ)
ਆਮਦਨੀ ਦੇ ਸਰੋਤ	☐ ਵੇਤਨ ☐ ਕਾਰੋਬਾਰ ☐ ਖੇਤੀਬਾੜੀ ☐ ਵਿਰਾਸਤ ☐ ਨਿਵੇਸ਼ ☐ ਹੋਰ ਕਿਰਪਾ ਕਰਕੇ ਦੱਸੋ

ਸਲਾਨਾ ਆਮਦਨ (ਕਿਰਪਾ ਕਰਕੇ ਨਵੀਨਤਮ ਆਈਟੀ ਰਿਟਰਨ/ਫਾਰਮ 16/ਵੋਡਨ ਸਲਿੱਪ ਦੀ ਨਕਲ ਨੱਥੀ ਕਰੋ)	☐ <₹60,000	☐ ₹60,000 - ₹1 ਲੱਖ	☐ >₹1 ਲੱਖ - ₹5 ਲੱਖ	☐ >₹5 ਲੱਖ - ₹15 ਲੱਖ	☐ >₹15 ਲੱਖ															
ਧਰਮ	☐ ਹਿੰਦੂ	☐ ਮੁਸਲਮਾਨ	☐ ਇਸਾਈ	☐ ਸਿੱਖ	☐ ਹੋਰ	ਕਿਰਪਾ ਕਰਕੇ ਦੱਸੋ														
ਸ਼੍ਰੇਣੀ	☐ ਜਨਰਲ	☐ ਓਬੀਸੀ	☐ ਐਸਸੀ	☐ ਐਸਟੀ																
ਟ੍ਰਾਂਜੈਕਸਨ ਪ੍ਰੋਵਾਈਲ ਅਰਥਾਤ ਲੈਣ-ਦੇਣ ਦਾ ਮੁੱਲ ਇੱਕ ਮਹੀਨੇ/ਤਿਮਾਹੀ/ਛਿਮਾਹੀ ਵਿੱਚ ਖਾਤੇ ਰਾਹੀਂ ਰੂਟ ਕੀਤੇ ਜਾਣ ਦੀ ਸੰਭਾਵਨਾ ਹੈ। ਪਿਛਲੀ ਤਿਮਾਹੀ ਦੇ ਨਵੀਂ ਫਰਮ ਦੇ ਸੇਲਜ਼ ਟੈਕਸ ਦੇ ਮਾਮਲੇ ਜਾਂ ਅਨੁਮਾਨਿਤ ਵਿਕਰੀ ਸਵੀਕਾਰ ਕੀਤੀ ਜਾ ਸਕਦੀ ਹੈ: ☐ <₹50,000 ☐ <₹1,00,000 ☐ <₹10 ਲੱਖ ☐ <₹100 ਲੱਖ ☐ >₹100 ਲੱਖ																				
ਸ਼ਾਖਾ ਦੇ ਦਫ਼ਤਰਾਂ/ਸਬੰਧਿਤ ਸਹਿਯੋਗੀ ਦੇ ਮੁੱਦੇ ਅਤੇ ਉਨ੍ਹਾਂ ਦੇ ਕਾਰੋਬਾਰ ਦੀ ਪ੍ਰਕਿਰਤੀ ਦਾ ਵੇਰਵਾ																				
ਵਿਦੇਸ਼ੀ ਸਹਿਯੋਗ ਦਾ ਵੇਰਵਾ ਜੇਕਰ ਕੋਈ ਹੈ																				
ਰਿਹਾਇਸ਼										☐ ਮਲਕੀਅਤ	☐ ਲੀਜ਼	☐ ਹੋਰ	ਕਿਰਪਾ ਕਰਕੇ ਦੱਸੋ							
ਜ਼ੋਖਮ ਪੱਧਰ (ਗਾਹਕ ਪ੍ਰੋਵਾਈਲ)																				
ਪੱਧਰ ਦੇ ਵਰਗੀਕਰਨ ਦਾ ਆਧਾਰ																				

ਦਸਤਖਤ

ਮੇਰਾ ਕਾਰਜ ਜੀਵਨ

ਦਫ਼ਤਰ ਦਾ ਪਤਾ		ਸ਼ਹਿਰ		ਪਿਨ	
ਸੰਗਠਨ ਦੀ ਕਿਸਮ:	☐ ਪਬਲਿਕ ਲਿਮਿਟਡ	☐ ਪ੍ਰਾਈਵੇਟ ਲਿਮਿਟਡ	☐ ਪਬਲਿਕ ਸੈਕਟਰ	☐ ਮਲਕੀਅਤ	

ਮੇਰਾ ਪਰਿਵਾਰ ਅਤੇ ਮੈਂ

ਪਤੀ/ਪਤਨੀ ਦਾ ਨਾਮ-ਸ਼੍ਰੀਮਾਨ/ਸ਼੍ਰੀਮਤੀ:				
ਪਤੀ/ਪਤਨੀ ਦੀ ਜਨਮ ਮਿਤੀ:		ਵਿਆਹ ਦੀ ਵਰ੍ਹੇਗੰਢ:		
ਹੋਰ ਤਾਰੀਖਾਂ ਮੇਰੇ ਲਈ ਮਹੱਤਵਪੂਰਨ ਹਨ: 1. ਮੌਕਾ		ਮਿਤੀ		
2. ਮੌਕਾ		ਮਿਤੀ		
ਬੱਚਿਆਂ ਦਾ ਵੇਰਵਾ:				
	ਨਾਮ	ਐਮ/ਐਫ/ਟੀ	ਜਨਮ ਮਿਤੀ	ਵਿਆਹੁਤਾ/ਅਵਿਵਾਹਿਤ/ ਹੋਰ

ਮੇਰੀ ਬੈਂਕਿੰਗ ਅਤੇ ਵਿੱਤ

ਆਈਡੀਬੀਆਈ ਬੈਂਕ ਨਾਲ ਮੇਰੇ ਸਬੰਧ:	☐ ਬੱਚਤ ਬੈਂਕ ਖਾਤਾ	☐ ਫਿਕਸਡ ਡਿਪਾਜ਼ਿਟ	☐ ਚਾਲੂ ਖਾਤਾ	☐ ਪਰਸਨਲ ਲੋਨ	☐ ਹੋਮ ਲੋਨ
	☐ ਵੇਤਨ ਖਾਤਾ	☐ ਪੈਨਸ਼ਨ ਖਾਤਾ	☐ ਡੀਸੈਟ	☐ ਪ੍ਰਤੀਭੂਤੀਆਂ ਦੇ ਵਿਰੁੱਧ ਲੋਨ	
ਬੈਂਕਿੰਗ ਲਈ ਮੇਰੇ ਪਸੰਦੀਦਾ ਚੈਨਲ:	☐ ਏਟੀਐਮ	☐ ਇੰਟਰਨੈੱਟ ਬੈਂਕਿੰਗ	☐ ਫ਼ੋਨ ਬੈਂਕਿੰਗ	☐ ਮੋਬਾਇਲ ਬੈਂਕਿੰਗ	☐ ਸ਼ਾਖਾ ਬੈਂਕਿੰਗ
ਨਿਵੇਸ਼ਾਂ ਦੇ ਵੇਰਵੇ:					
ਸਾਲਾਨਾ ਘਰੇਲੂ ਆਮਦਨ:		% ਬਚਾਇਆ/ਨਿਵੇਸ਼ ਕੀਤਾ			
ਮੇਰੇ ਪਰਿਵਾਰ ਦੇ ਕਮਾਉਣ ਵਾਲੇ ਮੈਂਬਰਾਂ ਦੀ ਸੰਖਿਆ:					
ਮੇਰੇ ਹੋਰ ਬੈਂਕਰ: 1)		2)			
ਮੇਰੇ ਕ੍ਰੈਡਿਟ ਕਾਰਡ: ਕਾਰਡਾਂ ਦੀ ਸੰਖਿਆ		1) ਜਾਰੀਕਰਤਾ ਦਾ ਨਾਮ		1) ਜਾਰੀਕਰਤਾ ਦਾ ਨਾਮ	
ਲੋਨ:	☐ ਐਜੂਕੇਸ਼ਨ ਲੋਨ	☐ ਹੋਮ ਲੋਨ	☐ ਪ੍ਰਤੀਭੂਤੀ ਦੇ ਵਿਰੁੱਧ ਲੋਨ		
ਮੇਰਾ ਬੀਮਾ:	ਮੇਰੀ ਕਾਰ ਨਿਮਨਲਿਖਿਤ ਮਿਤੀ ਤੱਕ ਬੀਮਿਤ ਹੈ		ਹੇਠਾਂ ਬੀਮਾ ਰਿਨਿਊਲ ਦੀ ਨਿਰਧਾਰਿਤ ਮਿਤੀ ਹੈ		
ਮੇਰਾ ਨਿਮਨਲਿਖਿਤ ਦੁਆਰਾ ਜੀਵਨ ਬੀਮਾ ਕਵਰ		ਬੀਮਾ ਕੀਤਾ ਗਿਆ ਹੈ			
ਮੈਨੂੰ ਵਿੱਤ ਬਾਰੇ ਹੇਠਾਂ ਦਿੱਤੇ ਦੁਆਰਾ ਸਲਾਹ ਦਿੱਤੀ ਜਾਂਦੀ ਹੈ	☐ ਖੁਦ	☐ ਚਾਰਟਰਡ ਅਕਾਊਂਟੈਂਟ	☐ ਵਿੱਤੀ ਸਲਾਹਕਾਰ	☐ ਹੋਰ ਬੈਂਕਰ	☐ ਹੋਰ
ਮੌਜੂਦਾ ਪੋਰਟਫੋਲੀਓ: ਇਕਵਿਟੀ ਬਾਸ਼ਾਰ		%, ਮਿਊਚੁਅਲ ਫੰਡ		%, ਜਾਇਦਾਦ	
		%, ਬਾਂਡ		%, ਬੈਂਕ ਐੱਫ.ਡੀ	
		%, ਹੋਰ			

ਮੇਰੀ ਜੀਵਨ ਸ਼ੈਲੀ

ਮੈਨੂੰ ਪਸੰਦ ਹੈ:	☐ ਯਾਤਰਾ	☐ ਛੁੱਟੀਆਂ ਮਨਾਉਣ	☐ ਪੜ੍ਹਨਾ	☐ ਪਾਰਟੀ ਕਰਨਾ	☐ ਖੇਡਾਂ/ਗੇਮਸ	☐ ਬਾਹਰ ਖਾਣਾ	☐ ਯੋਗਾ/ਧਿਆਨ	☐ ਖਰੀਦਦਾਰੀ
	☐ ਪਰਵਾਰੀਮੰਗ ਆਰਟਸ	☐ ਫੋਟੋਗ੍ਰਾਫੀ	☐ ਕੁਲੈਕਸ਼ਨ	☐ ਫਾਇਨ ਆਰਟ	☐ ਹੋਰ			
ਗੱਡੀ ਜੋ ਮੈਂ ਚਲਾਉਂਦਾ/ਦੀ ਹਾਂ:								
ਮੇਰਾ ਮਨਪਸੰਦ ਪਕਵਾਨ:	☐ ਭਾਰਤੀ	☐ ਚੀਨੀ	☐ ਥਾਈ	☐ ਫ੍ਰੈਂਚ	☐ ਇਤਾਲਵੀ	☐ ਮੈਕਸੀਕਨ	☐ ਘਰ ਦਾ ਪਕਾਇਆ ਭੋਜਨ	
ਮੇਰੀ ਪਸੰਦੀਦਾ ਛੁੱਟੀਆਂ ਦੀ ਜਗ੍ਹਾ:	☐ ਪਹਾੜੀਆਂ	☐ ਸਮੁੰਦਰੀ ਤਟ	☐ ਕਰੂਜ਼	☐ ਧਾਰਮਿਕ ਯਾਤਰਾ	☐ ਜੰਗਲੀ ਜੀਵਨ	☐ ਹੈਲਥ ਰਿਸ਼ੋਰਟਸ	☐ ਜੱਦੀ ਘਰ	
ਮੇਰਾ ਪਸੰਦੀਦਾ ਸੰਗੀਤ:	☐ ਵੋਕਲ	☐ ਪੌਪ	☐ ਰੀਮਿਕਸ	☐ ਗਜ਼ਲਾਂ	☐ ਵੈਸਟਰਨ	☐ ਪਰੰਪਰਾਗਤ	☐ ਧਾਰਮਿਕ	
	☐ ਇੰਸਟਰੂਮੈਂਟਲ	☐ ਹੋਰ						
ਕਿਤਾਬਾਂ/ਅਖਬਾਰਾਂ ਮੈਂ ਪੜ੍ਹਦੀਆਂ:		ਉਹ ਭਾਸ਼ਾ ਜਿਸ ਵਿੱਚ ਮੈਂ ਪੜ੍ਹਨਾ ਪਸੰਦ ਕਰਦਾ/ਦੀ ਹਾਂ						
ਤਰਜੀਹੀ ਵਿਸ਼ੇ:	☐ ਸ਼ਖਸੀਅਤਾਂ	☐ ਸਾਹਿਤ	☐ ਇਤਿਹਾਸ	☐ ਪ੍ਰੇਰਨਾਦਾਇਕ	☐ ਗਲਪ	☐ ਹੋਰ		
ਮੈਂ ਆਮ ਤੌਰ 'ਤੇ ਯਾਤਰਾ ਕਰਦਾ/ਦੀ ਹਾਂ	☐ ਕਾਰੋਬਾਰ	☐ ਆਰਾਮ	☐ ਦੋਵੇਂ					
ਮੇਰੀ ਮਨਪਸੰਦ ਏਅਰਲਾਈਨ:	ਭਾਰਤ ਦੇ ਅੰਦਰ		ਵਿਦੇਸ਼					

ਗੈਰ-ਨਿੱਜੀ ਸੰਸਥਾਵਾਂ (ਮਲਕੀਅਤ ਖਾਤਾ) ਦੇ ਮਾਮਲੇ ਵਿੱਚ ਲਾਭਪਾਤਰੀ ਮਾਲਕ ਦੀ ਘੋਸ਼ਣਾ

ਅਸੀਂ ਇਹ ਮੰਨਦੇ ਹਾਂ ਕਿ ਅਸੀਂ ਭਾਰਤ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਭਪਾਤਰੀ ਮਾਲਕ ਦੀ ਪਰਿਭਾਸ਼ਾ ਨੂੰ ਪੜ੍ਹ ਅਤੇ ਸਮਝ ਲਿਆ ਹੈ (ਜਿਵੇਂ ਕਿ ਹੇਠਾਂ ਦਿੱਤਾ ਗਿਆ ਹੈ) ਅਤੇ ਇਸ ਦੁਆਰਾ ਇਹ ਸਲਾਹ ਦਿੰਦੇ ਹਾਂ ਕਿ ਹੇਠਾਂ ਦਿੱਤਾ ਵਿਅਕਤੀ / ਇਕਾਈ ਸਾਡੀ ਇਕਾਈ ਦਾ ਲਾਭਪਾਤਰੀ ਮਾਲਕ ਹੈ। ਅਸੀਂ ਤੁਹਾਡੇ ਰਿਕਾਰਡਾਂ ਲਈ ਉਕਤ ਲਾਭਪਾਤਰੀ ਮਾਲਕ ਦੀ ਪਛਾਣ ਦੇ ਵੇਰਵੇ ਵੀ ਪ੍ਰਦਾਨ ਕਰਦੇ ਹਾਂ

ਲਾਭਪਾਤਰੀ ਮਾਲਕ ਦਾ ਨਾਮ	
ਪਤਾ	
ਫੋਨ ਨੰਬਰ	
ਈ-ਮੇਲ	
ਅਨੁਬੰਧ ਦੇ ਅਨੁਸਾਰ	ਲਾਭਪਾਤਰੀ ਮਾਲਕ ਦੀ ਪਛਾਣ ਦਾ ਸਬੂਤ

ਅਸੀਂ ਇਸ ਦੁਆਰਾ ਘੋਸ਼ਣਾ ਕਰਦੇ ਹਾਂ ਕਿ ਉਪਰੋਕਤ ਜਾਣਕਾਰੀ ਸੱਚ ਹੈ ਅਤੇ ਅਸੀਂ ਪ੍ਰਸਤਾਵ ਦੇ ਤੌਰ 'ਤੇ ਸਾਡਾ ਖਾਤਾ ਖੋਲ੍ਹਣ ਲਈ ਬੇਨਤੀ ਕਰਦੇ ਹਾਂ। ਅਸੀਂ ਤੁਹਾਨੂੰ ਸਾਡੀ ਇਕਾਈ ਦੇ ਲਾਭਪਾਤਰੀ ਮਾਲਕ ਵਿੱਚ ਕਿਸੇ ਵੀ ਤਬਦੀਲੀ ਬਾਰੇ ਸੂਚਿਤ ਕਰਨ ਦੀ ਜ਼ਿੰਮੇਵਾਰੀ ਲੈਂਦੇ ਹਾਂ।

ਤੁਹਾਡੇ ਸ਼ੁੱਭਚਿੰਤਕ

--ਦਸਤਖਤ--

ਆਈਡੀਬੀਆਈ ਬੈਂਕ ਲਿਮਿਟਿਡ

ਸ਼ਾਖਾ

ਸਭ ਤੋਂ ਮਹੱਤਵਪੂਰਨ ਨਿਯਮ ਅਤੇ ਸ਼ਰਤਾਂ (ਐਮਆਈਟੀਸੀ)

ਬਿਨੈਕਾਰ ਨੂੰ ਸੌਂਪਿਆ ਜਾਵੇ

ਕਿਰਪਾ ਕਰਕੇ ਸ਼ਾਖਾ ਕੋਲ ਉਪਲਬਧ ਬੀਸੀਐਸਬੀਆਈ ਕੋਡਾਂ ਦੀ ਇੱਕ ਕਾਪੀ ਪ੍ਰਾਪਤ ਕਰੋ। ਤੁਹਾਡੇ ਦੁਆਰਾ ਦਸਤਖਤ ਕੀਤੇ ਸੁਵਿਧਾ ਅਨੁਸੂਚੀ (ਐਸਓਐਫ) ਦੀ ਇੱਕ ਕਾਪੀ ਨੂੰ ਆਪਣੇ ਕੋਲ ਰੱਖਣ ਲਈ ਵੀ ਬੇਨਤੀ ਕੀਤੀ ਜਾਂਦੀ ਹੈ।

ਬੱਚਤ ਬੈਂਕ ਨਿਯਮ

- ਬੱਚਤ ਬੈਂਕ ਖਾਤੇ ਬੱਚਤ ਦੇ ਉਦੇਸ਼ ਲਈ ਖੋਲ੍ਹੇ ਜਾ ਸਕਦੇ ਹਨ ਨਾ ਕਿ ਕੋਈ ਵਪਾਰਕ ਲੈਣ-ਦੇਣ ਕਰਨ ਲਈ। ਬੱਚਤ ਬੈਂਕ ਖਾਤੇ ਦਾ ਉਦੇਸ਼ ਨਿੱਜੀ ਵਿਅਕਤੀਆਂ ਨੂੰ ਬੈਂਕ ਵਿੱਚ ਆਪਣੀ ਬੱਚਤ ਜਮ੍ਹਾਂ ਕਰਾਉਣ ਲਈ ਉਤਸ਼ਾਹਿਤ ਕਰਨਾ ਹੈ, ਉਹਨਾਂ ਨੂੰ ਇਸ ਤਰ੍ਹਾਂ ਜਮ੍ਹਾਂ ਕੀਤੀ ਗਈ ਰਕਮ 'ਤੇ ਵਿਆਜ ਦੇਣਾ ਅਤੇ ਨਾਲ ਹੀ ਮੰਗ 'ਤੇ ਕੁਝ ਸੀਮਿਤ ਨਿਕਾਸੀ ਦੀ ਸਹੂਲਤ ਦੀ ਆਗਿਆ ਦੇਣਾ ਹੈ। ਇਸ ਲਈ ਫਰਮਾਂ/ਕੰਪਨੀਆਂ ਨੂੰ ਐਸਬੀ ਖਾਤਾ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ। ਵਪਾਰਕ ਪ੍ਰਕਿਰਤੀ ਦੇ ਲੈਣ-ਦੇਣ ਦੀ ਇਜਾਜ਼ਤ ਨਹੀਂ ਹੈ। ਜੇਕਰ ਬੈਂਕ ਨੂੰ ਕਿਸੇ ਵੀ ਸਟੇਜ 'ਤੇ ਪਤਾ ਲੱਗਦਾ ਹੈ ਕਿ ਬੱਚਤ ਬੈਂਕ ਖਾਤਾ ਜਾਂ ਤਾਂ ਉਸ ਉਦੇਸ਼ ਲਈ ਵਰਤਿਆ ਜਾ ਰਿਹਾ ਹੈ ਜਿਸ ਲਈ ਇਸਦੀ ਇਜਾਜ਼ਤ ਨਹੀਂ ਹੈ ਜਾਂ ਸੰਦੇਹ ਜਾਂ ਅਣਚਾਹੇ ਲੈਣ-ਦੇਣ ਨੂੰ ਰੂਟ ਕਰਨ ਦੇ ਉਦੇਸ਼ ਲਈ ਵਰਤਿਆ ਜਾ ਰਿਹਾ ਹੈ, ਤਾਂ ਬੈਂਕ ਅਜਿਹੇ ਬੱਚਤ ਬੈਂਕ ਖਾਤੇ ਨੂੰ ਬੰਦ ਕਰਨ ਦਾ ਅਧਿਕਾਰ ਰੱਖਦਾ ਹੈ।
- ਖਾਤੇ ਵਿੱਚ ਘੱਟੋ-ਘੱਟ ਬਕਾਇਆ ਹਮੇਸ਼ਾ ਰੱਖਿਆ ਜਾਣਾ ਚਾਹੀਦਾ ਹੈ। ਘੱਟੋ-ਘੱਟ ਬਕਾਇਆ ਨਾ ਰੱਖੇ ਜਾਣ 'ਤੇ, ਸਮੇਂ-ਸਮੇਂ 'ਤੇ ਨਿਰਧਾਰਤ ਕੀਤੇ ਗਏ ਖਰਚੇ ਦੇਣੇ ਪੈਣਗੇ।
- ਸਮੇਂ-ਸਮੇਂ 'ਤੇ ਖਾਤਾ ਬੰਦ ਕਰਨ ਲਈ ਲਾਗੂ ਚਾਰਜ ਵਸੂਲਿਆ ਜਾਵੇਗਾ।
- ਵਿਆਜ ਦੀ ਗਣਨਾ ਰੋਜ਼ਾਨਾ ਬਕਾਇਆ ਵਿਧੀ 'ਤੇ ਐਸਬੀ ਖਾਤੇ ਵਿੱਚ ਰੱਖੇ ਬਕਾਏ 'ਤੇ ਕੀਤੀ ਜਾਂਦੀ ਹੈ ਅਤੇ ਹਰ ਮਾਰਚ ਅਤੇ ਸਤੰਬਰ ਦੇ ਆਖਰੀ ਕੰਮਕਾਜੀ ਦਿਨ ਖਾਤੇ ਵਿੱਚ ਕ੍ਰੇਡਿਟ ਕੀਤਾ ਜਾਂਦਾ ਹੈ। ਭੁਗਤਾਨਯੋਗ ਵਿਆਜ ਦੀ ਦਰ ਉਹਨਾਂ ਨਿਰਦੇਸ਼ਾਂ ਦੇ ਅਧੀਨ ਹੈ ਜੋ ਭਾਰਤੀ ਰਿਜ਼ਰਵ ਬੈਂਕ ਦੁਆਰਾ ਸਮੇਂ-ਸਮੇਂ 'ਤੇ ਜਾਰੀ ਕੀਤੇ ਜਾ ਸਕਦੇ ਹਨ।
- ਮੌਜੂਦਾ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਜੇਕਰ ਖਾਤੇ ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਲਈ ਕੋਈ ਗਾਹਕ ਦੁਆਰਾ ਪ੍ਰੇਰਿਤ ਲੈਣ-ਦੇਣ ਨਹੀਂ ਹੁੰਦਾ ਹੈ, ਤਾਂ ਇੱਕ ਖਾਤਾ ਬੰਦ / ਅਸਕ੍ਰਿਪਟ ਮੰਨਿਆ ਜਾਵੇਗਾ। ਬੈਂਕ ਦੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸੰਸ਼ੋਧਿਤ ਕੇਵਾਈਸੀ ਦਸਤਾਵੇਜ਼ ਪ੍ਰਾਪਤ ਕਰਨ ਤੋਂ ਬਾਅਦ ਅਜਿਹੇ ਅਸਕ੍ਰਿਪਟ ਖਾਤਿਆਂ ਵਿੱਚ ਸੰਚਾਲਨ ਫਿਰ ਤੋਂ ਸ਼ੁਰੂ / ਮੁੜ ਚਾਲੂ / ਕਰਨ ਦੀ ਆਗਿਆ ਦਿੱਤੀ ਜਾਵੇਗੀ।
- ਬੈਂਕ ਸੇਵਾ ਖਰਚਿਆਂ ਨੂੰ ਬਦਲਣ ਦਾ ਅਧਿਕਾਰ ਰੱਖਦਾ ਹੈ ਜਿਸ ਲਈ ਗਾਹਕ ਨੂੰ ਬੈਂਕ ਦੀ ਵੈੱਬਸਾਈਟ ਅਤੇ/ਜਾਂ ਬ੍ਰਾਂਚ ਨੋਟਿਸ ਬੋਰਡ ਰਾਹੀਂ ਸੂਚਿਤ ਕੀਤਾ ਜਾਵੇਗਾ। ਖਰਚਿਆਂ ਦੀ ਅਨੁਸੂਚੀ ਜਾਂ ਨਿਯਮਾਂ ਅਤੇ ਸ਼ਰਤਾਂ ਵਿੱਚ ਕਿਸੇ ਵੀ ਬਦਲਾਅ ਬਾਰੇ 30 ਦਿਨ ਪਹਿਲਾਂ ਗਾਹਕਾਂ ਨੂੰ ਸੂਚਿਤ ਕੀਤਾ ਜਾਵੇਗਾ। ਨੋਟਿਸ ਦੀ ਅਵਧੀ ਦੇ ਦੌਰਾਨ, ਸੁਵਿਧਾਵਾਂ ਲਈ ਖਰਚੇ ਉਹੀ ਹੋਣਗੇ ਜੋ ਨੋਟਿਸ ਅਵਧੀ ਤੋਂ ਪਹਿਲਾਂ ਲਾਗੂ ਸਨ।

ਚਾਲੂ ਖਾਤੇ ਦੇ ਨਿਯਮ

- ਚਾਲੂ ਖਾਤੇ ਉਹਨਾਂ ਗਾਹਕਾਂ ਲਈ ਹਨ ਜਿਹਨਾਂ ਨੂੰ ਹਰ ਰੋਜ਼ ਖਾਤੇ ਵਿੱਚ ਕਾਰੋਬਾਰ ਅਤੇ/ਜਾਂ ਵੱਡੀ ਗਿਣਤੀ ਵਿੱਚ ਲੈਣ-ਦੇਣ ਕਰਨੇ ਪੈਂਦੇ ਹਨ।
- ਚਾਲੂ ਖਾਤਿਆਂ ਵਿੱਚ ਲੈਣ-ਦੇਣ ਦੀ ਗਿਣਤੀ 'ਤੇ ਕੋਈ ਪਾਬੰਦੀਆਂ ਨਹੀਂ ਹਨ।
- ਚਾਲੂ ਖਾਤਿਆਂ ਦੇ ਬਕਾਏ 'ਤੇ ਕੋਈ ਵਿਆਜ ਨਹੀਂ ਦਿੱਤਾ ਜਾਂਦਾ,
- ਪਿਛਲੇ/ਚਾਲੂ ਮਹੀਨੇ ਦੌਰਾਨ ਰੱਖੇ ਗਏ ਮਾਸਿਕ ਔਸਤ ਬਕਾਇਆ (ਐਮਏਬੀ) ਦੇ ਆਧਾਰ 'ਤੇ ਹਰ ਮਹੀਨੇ ਮੁਫਤ ਸੁਵਿਧਾਵਾਂ ਬਦਲਦੀਆਂ ਰਹਿਣਗੀਆਂ।

ਰਿਟੇਲ ਮਿਆਦੀ ਜਮ੍ਹਾਂ ਨਿਯਮ

- ਸੀਨੀਅਰ ਸਿਟੀਜ਼ਨ/ਸਟਾਫ ਅਤੇ ਸੇਵਾਮੁਕਤ ਕਰਮਚਾਰੀਆਂ ਸਮੇਤ ਕਿਸੇ ਵੀ ਸ਼੍ਰੇਣੀ ਦੇ ਜਮ੍ਹਾਂਕਰਤਾਵਾਂ ਦੁਆਰਾ 15 ਦਿਨਾਂ ਤੋਂ ਪਹਿਲਾਂ ਜਮ੍ਹਾਂ ਦੀ ਸਮੇਂ ਤੋਂ ਪਹਿਲਾਂ ਨਿਕਾਸੀ ਦੇ ਮਾਮਲੇ ਵਿੱਚ, ਲਾਗੂ ਵਿਆਜ ਦਰ ਲਾਗੂ ਕੀਤੀ ਜਾਵੇਗੀ (ਕੋਈ ਸਮੇਂ ਤੋਂ ਪਹਿਲਾਂ ਜੁਰਮਾਨਾ ਨਹੀਂ)। ਜੇਕਰ ਜਮ੍ਹਾਂ 7 ਦਿਨਾਂ ਤੋਂ ਘੱਟ ਦੀ ਮਿਆਦ ਲਈ ਰੱਖਿਆ ਜਾਂਦਾ ਹੈ, ਤਾਂ ਕੋਈ ਵਿਆਜ ਨਹੀਂ ਦਿੱਤਾ ਜਾਂਦਾ, ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਿਆਦੀ ਜਮ੍ਹਾਂ ਲਈ ਘੱਟੋ-ਘੱਟ ਅਵਧੀ ਹੈ।
- ਤੁਹਾਡੀ ਐਫਡੀ 'ਤੇ ਲਾਗੂ ਵਿਆਜ ਦਰਾਂ ਵਿਆਜ ਦੀਆਂ ਪ੍ਰਚਲਿਤ ਦਰਾਂ ਅਨੁਸਾਰ ਹੋਣਗੀਆਂ। ਮਹੀਨਾਵਾਰ ਵਿਆਜ ਦੀ ਅਦਾਇਗੀ ਦੇ ਮਾਮਲੇ ਵਿੱਚ ਰਿਆਇਤੀ ਦਰ ਲਾਗੂ ਹੋਵੇਗੀ।
- ਸਮੇਂ ਤੋਂ ਪਹਿਲਾਂ/ਅੰਸ਼ਕ ਤੌਰ 'ਤੇ ਕਢਵਾਈਆਂ/ਸਵੀਪ--ਇਨ ਜਮ੍ਹਾਂ ਰਾਸ਼ੀਆਂ 'ਤੇ ਵਿਆਜ ਉਸ ਰਕਮ ਅਤੇ ਮਿਆਦ 'ਤੇ ਲਾਗੂ ਦਰ 'ਤੇ ਦਿੱਤਾ ਜਾਵੇਗਾ ਜਿਸ ਲਈ ਜਮ੍ਹਾਂ ਬੈਂਕ ਕੋਲ ਰਿਹਾ (ਅਤੇ ਇਕਰਾਰਨਾਮੇ ਦੀ ਦਰ 'ਤੇ ਨਹੀਂ), ਘਟਾਓ 1% ਦਾ ਜੁਰਮਾਨਾ।
- ਗੈਰ-ਕਾਲ ਕਰਨਯੋਗ ਜਮ੍ਹਾਂ ਰਕਮਾਂ ਲਈ ਸਮੇਂ ਤੋਂ ਪਹਿਲਾਂ/ਅੰਸ਼ਕ ਨਿਕਾਸੀ/ਸਵੀਪ--ਇਨ ਦੀ ਇਜਾਜ਼ਤ ਨਹੀਂ ਹੈ।

ਫਲੋਟਿੰਗ ਮਿਆਦੀ ਜਮ੍ਹਾਂ ਨਿਯਮ

- ਤੁਹਾਡੀ ਫਲੋਟਿੰਗ ਮਿਆਦੀ ਜਮ੍ਹਾਂ 'ਤੇ ਲਾਗੂ ਵਿਆਜ ਦਰਾਂ ਪ੍ਰਚਲਿਤ ਵਿਆਜ ਦਰਾਂ ਅਨੁਸਾਰ ਹੋਣਗੀਆਂ। ਵਿਆਜ ਦਰ 91-ਦਿਨ ਦੇ ਟ੍ਰੈਜ਼ਰੀ ਬਿੱਲ ਨਿਲਾਮੀ ਦੇ ਤੁਰੰਤ ਪਿਛਲੇ ਤਿੰਨ ਮਹੀਨਿਆਂ ਦੌਰਾਨ ਔਸਤ ਉਪਜ 'ਤੇ ਆਧਾਰਿਤ ਹੈ ਇਹ ਤੁਹਾਡੇ ਫਲੋਟਿੰਗ ਮਿਆਦੀ ਜਮ੍ਹਾਂ 'ਤੇ ਲਾਗੂ ਵਿਆਜ ਦਰਾਂ ਵਿਆਜ ਦੀਆਂ ਪ੍ਰਚਲਿਤ ਦਰਾਂ ਅਨੁਸਾਰ ਹੋਣਗੀਆਂ। ਵਿਆਜ ਦਰ ਭਾਰਤੀ ਰਿਜ਼ਰਵ ਬੈਂਕ ਦੁਆਰਾ ਤੱਤਕਾਲੀ ਪਿਛਲੇ ਤਿੰਨ ਮਹੀਨਿਆਂ ਦੌਰਾਨ 91-ਦਿਨ ਦੇ ਟ੍ਰੈਜ਼ਰੀ ਬਿੱਲ ਨਿਲਾਮੀ ਵਿੱਚ ਔਸਤ ਉਪਜ 'ਤੇ ਆਧਾਰਿਤ ਹੈ। ਇਸਨੂੰ ਹਰ ਕੈਲੰਡਰ ਤਿਮਾਹੀ ਵਿੱਚ ਰੀਸੈਟ ਕੀਤਾ ਜਾਵੇਗਾ।
- ਫਲੋਟਿੰਗ ਰੇਟ ਫਿਕਸਡ ਡਿਪਾਜ਼ਿਟ ਵਿੱਚ ਇੱਕ ਸਾਲ ਦੀ ਨਿਊਨਤਮ ਲਾੱਕ--ਇਨ ਅਵਧੀ ਹੁੰਦੀ ਹੈ ਅਤੇ ਬੁਕਿੰਗ ਦੀ ਮਿਤੀ ਤੋਂ ਇੱਕ ਸਾਲ ਲਈ ਸਮੇਂ ਤੋਂ ਪਹਿਲਾਂ ਨਿਕਾਸੀ ਦੀ ਇਜਾਜ਼ਤ ਨਹੀਂ ਹੈ।

ਆਈਡੀਬੀਆਈ ਬੈਂਕ ਹੇਠਾਂ ਦਿੱਤੇ ਉਤਪਾਦ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ

ਬੱਚਤ ਖਾਤਾ
 •
 ਫਲੈਕਸੀ ਚਾਲੂ ਖਾਤਾ
 •
 ਫਿਕਸਡ ਅਤੇ ਫਲੋਟਿੰਗ ਜਮ੍ਹਾਂ ਖਾਤਾ
 •
 ਆਵਰਤੀ ਜਮ੍ਹਾਂ
 •
 ਐਨਆਰਆਈ ਸੇਵਾਵਾਂ
 •
 ਅੰਤਰਰਾਸ਼ਟਰੀ ਡੇਬਿਟ ਕਾਰਡ
 •
 ਪਰੀਫਰਡ ਬੈਂਕਿੰਗ
 •
 ਗਿਫਟ ਕਾਰਡ
 •
 ਵਿਸ਼ਵ/ਗਲੋਬਲ ਮੁਦਰਾ ਕਾਰਡ
 •
 ਕ੍ਰੈਡਿਟ ਕਾਰਡ

ਬੱਚਿਆਂ/ਨੌਜਵਾਨ/ਰਤਾਂ/ਵੇਤਨਸ਼ੁਦਾ/
 ਸੀਨੀਅਰ ਸਿਟੀਜ਼ਨ ਲਈ ਵਿਸ਼ੇਸ਼ ਖਾਤੇ
 •
 ਕੈਪੀਟਲ ਗੇਨ ਖਾਤਾ ਸਕੀਮ
 •
 ਪੂੰਜੀ ਬਾਜ਼ਾਰ ਉਤਪਾਦ
 •
 ਹੋਮ ਲੋਨ
 •
 ਸਿੱਖਿਆ ਕਰਜ਼ਾ
 •
 ਆਟੋ ਲੋਨ
 •
 ਜਾਇਦਾਦ ਦੇ ਏਵਜ਼ ਲੋਨ
 •
 ਹੋਮ ਲੋਨ ਇਨਟਰੈਸਟ ਸੇਵਰ
 •
 ਲਾੱਕਰ ਦੀ ਸੁਵਿਧਾ



ਆਈਡੀਬੀਆਈ ਬੈਂਕ ਲਿਮਿਟਿਡ, ਰਜਿਸਟਰਡ ਦਫ਼ਤਰ: ਆਈਡੀਬੀਆਈ ਟਾਵਰ, ਡਬਲਯੂਟੀਸੀ ਕੰਪਲੈਕਸ, ਕਫ਼ ਪਰੇਡ, ਮੁੰਬਈ-400005.

ਟੋਲ ਫ੍ਰੀ ਨੰਬਰ: 1800-209-4324 / 1800-22-1070, ਨਾਨ-ਟੋਲ ਫ੍ਰੀ ਨੰਬਰ: 022-67719100.

ਸਾਡੇ ਨਾਲ ਮਿਲੋ: www.idbibank.in | [f](#) [▶](#) [@](#) [X](#) [in](#)